

੧੯ ਵਾਹਿਗੁਰੂ ਜੀ ਕੀ ਫਤਹ ॥
ਪਾਤਿਸ਼ਾਹੀ ੧੦॥

੩ ਪ੍ਰਸਾਦਿ ਸਵੱਧੇ

ਸਰਬ ਵਿਆਪਿਕ, ਸਰਬ ਸਕਤੀਮਾਨ, ਵਾਹਿਗੁਰੂ ਜੀ ਦੀ ਫਤਿਹ।
ਸਵੱਧੇ, ਤੁਹਾਡੀ ਕਿਰਪਾ ਦੇ ਨਾਲ ਲਿਖੋ । ਪਾਤਿਸ਼ਾਹੀ ਦੱਸਵੀਂ।

Ik-Oankaar Vaaheguroo jee kee Fateh / Paat.shaahee 10.

T.AV PARSAAD. SVAYAE

Victory to the All Pervading God, Who is everywhere.
This style of the poetry written by His Grace. Tenth Guru.

ਸ੍ਰਾਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ ॥

Sr'aavag sudh: smooh sidhaan kae daekh phireo ghar jog jat.ee kae
ਸੁੱਧ: ਸੁਚ-ਸੰਜਮ ਵਾਲੇ, ਸ੍ਰਾਵਗ: ਬੁਧ-ਭਿਖਸੂ, ਅਤੇ ਸਿੱਧਾਂ (ਕਰਮਾਤੀ ਲੋਕਾਂ) ਦੇ ਇਕੱਠ, ਦੇਖ ਚੁੱਕਿਆ ਹਾਂ
ਜੋਗੀਆਂ ਤੇ ਬਰਹਮਚਾਰੀਆਂ ਦੇ ਡੇਰੇ ਵੀ।

I have watched the pure Budh-saints, gatherings of adepts, and the places of the Yogis and celebates.

ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ॥

Soor suraard.an sudh: sudh:ad.ik san:t. smooh anaek mat.ee kae
ਬਹਾਦੁਰ, ਸੁਰਾਰਦਨ: ਸੈਂਤ (ਦੇਵਤੇ ਮਾਰਨ ਵਾਲੇ), ਸੱਚੇ-ਸੁੱਚੇ ਸੁਧਾਦਿਕ: ਦੇਵਤੇ (ਅੰਮ੍ਰਿਤ ਪੀਣ ਵਾਲੇ),
ਅਨੇਕਾਂ ਮੱਤਾਂ ਵਾਲੇ ਸਾਰੇ ਸੰਤ ਜਨ ਵੀ ਦੇਖੇ ਹਨ।

I have also seen the heroes, demons, Godly persons, and the saints of all sorts.

ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨ ਦੇਖੀਅਤ ਪ੍ਰਾਨਪਤੀ ਕੇ ॥

Saarae hee d.aes ko d.aekh raheau mat.t. kaao naa d.aekheeat. Praan Pat.ee
kae

ਦੇਸ ਦੇ ਸਾਰੇ ਹੀ ਮੱਤਾਂ ਦੇ ਲੋਕ ਦੇਖ ਲਏ ਹਨ, ਭਰ ਕੋਈ ਇਕ ਵੀ ਅਜਿਹਾ ਨਹੀਂ ਦੇਖਿਆ ਕਿ ਜੋ ਪਰਾਣ-ਪਤੀ
(ਪਰਮਾਤਮਾ) ਦਾ ਬਣੇ।

I studied the followers of all faiths, but did not find a single person devoted to God.

ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂ ਤੇ ਏਕ ਰਤੀ ਬਿਨੁ ਏਕ ਰਤੀ ਕੇ ॥੧॥ (੨੧)

Sr;ee Bhagvaan kee bhaae kr;ipaa hoo t.ae aek rat.ee binu aek rat.ee kae
ਕੋਈ, ਸ੍ਰੀ ਵਾਹਿਗੁਰੂ ਜੀ ਤੇ ਭਾਇ: ਸ਼ਰਧਾ (ਭਾਉ), ਉਹਨਾਂ ਦੀ ਕਿਰਪਾ, ਅਤੇ ਰਤੀ: ਉਹਨਾਂ ਦੇਨਾਲ ਪਰੇਮ, ਦੇ
ਬਿਨਾ ਇਕ ਰੱਤੀ ਦਾ ਵੀ ਨਹੀਂ।

Any one, without the faith in God, His Mercy, and His love, is not worth an iota (Fraction) of anything.

ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ॥

Maat.ae mat.ang jarae jar sang anoop out.an:g suran:g svaarae
 ਕਿਸੇ ਕੋਲ ਬੇਮਿਸਾਲ (ਜਿਨ੍ਹਾਂ ਵਰਗੇ ਹੋਰ ਨਹੀਂ) ਉਤੰਗ: ਉਚੇ, ਸੁਰੰਗ: ਸੋਹਣੇ ਰੰਗ ਦੇ, ਮਾਤੇ (ਮਸਤ) ਮਤੰਗ:
 ਹਾਥੀ, ਸੋਨੇ ਦੇ ਨਾਲ ਜੜੇ ਹੋਏ ਹੋਣ,

If there is someone with wonderful, nice colored, gold laden (decorated with golden ornaments), high, intoxicated elephants,

ਕੋਟ ਤੁਰੰਗ ਕੁਰੰਗ ਸੇ ਕੁਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ ॥

Kot t.ran:g kuran:g sae kood.at poun kae goun ko jaat. nivaarae
 ਕਰੋੜਾਂ ਤੁਰੰਗ: ਘੋੜੇ, ਕਿ ਜੋ ਕੁਰੰਗ: ਹਿਰਨਾਂ ਵਾਂਝ, ਕੁੱਦਦੇ ਹਨ, ਅਤੇ ਹਵਾ ਦੇ ਗਉਨ: ਵੇਗ, ਨੂੰ ਵੀ ਨਿਵਾਰੇ:
 ਪਿਛੇ ਪਾਈ ਜਾਣ ਵਾਲੇ ਹੋਣ,

One may have countless horses who jump like deers, and leave behind the fast wind as well,

ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ ॥

Bhaaree bhujaan kae bhoop bhalee bidh:e niaavat. sees naa jaat. bichaarae
 ਉਹਦੇ ਅੱਗੇ ਤਕੜੀਆਂ ਭੁਜਾ: ਬਾਹਵਾਂ ਵਾਲੇ (ਤਾਕਤਵਰ), ਰਾਜੇ ਚੰਗੀ ਤਰ੍ਹਾਂ ਝੁੱਕ ਕੇ ਇੱਦਾਂ ਮੱਥਾ ਟੇਕਦੇ ਹੋਣ
 ਕਿ ਜੋ ਸੋਚਣਾ ਵੀ ਮੁਸ਼ਕਿਲ ਹੈ,

If the powerful monarchs bow before him respectfully beyond any belief,

ਏਤੇ ਭਏ ਤੁ ਕਹਾ ਭਏ ਭੂਪਤਿ ਅੰਤ ਕੌਂ ਨਾਂਗੇ ਹੀ ਪਾਂਇ ਪਧਾਰੇ ॥੨॥

Aet.ae bh-ae t.u k-haa bh-ae bhoopat.e a-n:t. kaou naan'gae hee paan'-e
 padh:aarae

ਜੇਕਰ ਇੱਦਾਂ ਦੇ ਤਾਕਤਵਰ ਰਾਜੇ ਬਣ ਵੀ ਗਏ ਤਾਂ ਕੀ ਹੋਇਆ, ਉਹ ਮਰ ਕੇ ਤਾਂ ਇਥੋਂ ਨੰਗੇ ਪੈਰੀਂ ਹੀ ਗਏ।

What then if someone became such a powerful king, in the end he left (after death) with bare feet.

ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ॥

Jeet. phiraae sabh d.aes d.issan ko baajat. dhol mr:id.ang nagaarae
 ਜਿਹੜੇ, ਦੇਸਾਂ ਪਰਦੇਸਾਂ ਨੂੰ ਜਿੱਤਦੇ ਫਿਰੇ, ਅਤੇ ਜਿੱਤਾਂ ਦੀਆਂ ਧੁੱਮਾਂ ਵਿਚ ਢੋਲ, ਮਰਿਦੰਗ (ਢੋਲਕੀਆਂ) ਅਤੇ
 ਨਗਾਰੇ ਵੱਜੇ।

Those who kept conquering their own and other countries, and the drums of their victories kept beating.

ਗੁੰਜਤ ਗੁੜੁ ਗਜਾਨ ਕੇ ਸੁੰਦਰ ਹਿੰਸਤ ਹੀ ਹਯਰਾਜ ਹਜਾਰੇ ॥

Gun:jat. goor: gajaan kae sun:d.ar hin:sat. hee h-yraaj hajaarae
 ਜਿਨ੍ਹਾਂ ਦੇ ਸੋਹਣੇ ਗਜਾਨ: ਹਾਥੀਆਂ ਦੇ, ਗੁੜੁ: ਟੋਲੇ, ਗੁੰਜਦੇ, ਅਤੇਹਜ਼ਾਰਾਂ ਹਯਰਾਜ: ਰਾਜ-ਘੋੜੇ (ਘੋੜਿਆਂ ਦੇ
 ਰਾਜੇ), ਹਿਣਕਦੇ ਹੋਣ,

Those with the herds of impressive elephants trumpeting, and thousands of king-

horses neighing,

ਭੂਤ ਭਵਿੱਖ ਭਵਾਨ ਕੇ ਭੂਪਤ ਕਉਨ ਗਨੈ ਨਹੀਂ ਜਾਤ ਬਿਚਾਰੇ ॥

Bhoot. bhavikkh bhvaan kae bhoopat. koun ganaae naheen' jaat. bichaarae
ਬੀਤੇ, ਆਉਣ ਵਾਲੇ, ਅਤੇ ਹੁਣ ਦੇ ਸਮੇਂ ਦੇ ਰਾਜੇ, ਕੌਣ ਗਿਣੇ, ਕਿ ਜਿਨ੍ਹਾਂ ਦੀ ਗਿਣਤੀ ਬਾਰੇ ਅੰਦਾਜ਼ਾ ਲਾਉਣਾ
ਕਠਨ ਹੈ,

The kings of the past, present, and future, hard to count and impossible to make
an estimate,

ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕਉ ਅੰਤ ਕੇ ਧਮ ਸਿਧਾਰੇ ॥੩॥

Sr;eepat.-e Sr;ee Bhagwan bhajae binnu a-n:t kou a-n:t. kae dh.aam
sidh:aarae.

**ਸ੍ਰੀ ਪਤਿ: ਮਾਇਆ ਦੇ ਪਤੀ ਭਗਵਾਨ (ਨਾਸ਼-ਰਹਿਤ, ਦਾਤਾ, ਭਾਗਾਂ ਵਾਲਾ, ਪਰਮਾਤਮਾ) ਨੂੰ ਜਪਣ ਦੇ ਬਿਨਾ
ਇਹੋ ਜਿਹੇ ਸਾਰੇ ਮੌਤ ਦੇ ਟਿਕਾਣੇ ਚਲੇ ਗਏ।**

Without reciting the Name of God, all such people went to the place of death:
died.

ਤੀਰਥ ਨਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੈ ॥

T.irath naan d.eaa d.amm d.aan su san:jamm naem anaek bisaekhaae
ਕੋਈ ਤੀਰਥ ਇਸ਼ਨਾਨ, ਤਰਸ, ਦਮ: ਮਨ ਨੂੰ ਵਿਕਾਰਾਂ ਤੋਂ ਰੋਕਣਾ, ਦਾਨ, ਸੰਜਮ: ਮਨ ਟਿਕਾਉਣ ਦੇ ਆਸੂਲ,
ਅਜਿਹੇ ਬੇਅੰਤ ਬਿਸੇਖ: ਉੱਚੇ, ਨੇਮ ਧਾਰ ਲਵੇ,

May be one adopts high disciplines of bathing at shrines, compassion, methods to
concentrate on God, and the mind-control,

ਬੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ॥

Baed. Puraan Kat.aeb Kuraan zameen zamaan sabaan kae paekhaae
ਵੇਦ, ਪੁਰਾਨ, ਕੁਰਾਨ, ਇਹਦੇ ਨਾਲ ਦੀਆਂ ਹੋਰ ਪੁਸਤਕਾਂ, ਤੇ ਹੋਰ ਪੁਸਤਕਾਂ ਕਿ ਜੋ ਧਰਤੀ ਉੱਤੇ ਅਤੇ ਸਮੇ
ਅਨੁਸਾਰ ਹੋਈਆਂ ਹਨ, ਕੋਈ ਪੜ੍ਹ ਲਵੇ,

Someone may read Vedas, Puranas, Koran and books related to these, and other
books that came to the world at different periods,

ਪਉਨ ਅਹਾਰ ਜਤੀ ਜਤ ਧਾਰ ਸਬੈ ਸੁ ਬਿਚਾਰ ਹਜਾਰ ਕ ਦੇਖੈ ॥

Poun ahaar jat.ee jat.t. dhaar sabaae su bichaar hajaar ka d.aekhaae
ਉਹ ਜੋ ਹਵਾ ਹੀ ਖਾਂਦੇ ਹਨ (ਅੰਨ ਨਹੀਂ ਖਾਂਦੇ), ਜਤੀ ਕਿ ਜੋ ਬਰਹਮਚਾਰੀ ਰਹਿੰਦੇ ਹਨ, ਇਹੋ ਜਿਹੇ, ਹਜਾਰਾਂ
ਵਿਚਾਰ ਕਰ ਦੇਖਣ,

Those who just subsist on air, the celibates who practice the sex-control, may
contemplate thousands of times,

ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ ॥੪॥

Sr;ee Bhagvaan bhajae binu bhoopat.-e aek rat.ee binu aek naa laekhaaae
 ਭਗਵਾਨ (ਲਫਮੀ: ਮਾਇਆ ਦੇ ਪਤੀ, ਵਾਹਿਗੁਰੂ) ਦਾ ਭਜਨ ਕੀਤੇ ਬਿਨਾ, ਭਾਵੇਂ ਉਹ ਰਾਜਾ ਹੋਵੇ, ਵਾਹਿਗੁਰੂ-
 ਪਰੇਮ ਤੋਂ ਬਿਨਾ ਉਹਦੇ ਮਿਲਣ ਦਾ ਕੀਤਾ ਇਕ ਢੰਗ ਵੀ ਕਿਸੇ ਲੇਖੇ ਨਹੀਂ।

Without reciting the Name of God, even though he be a king, any effort to meet
 Him leads to nowhere.

ਸੁੱਧ ਸਿਪਾਹ ਦੁਰੰਤ ਦੁਬਾਹ ਸੁ ਸਾਜਿ ਸਨਾਹ ਦੁਰਜਾਨ ਦਲੈਂਗੇ ॥

Sudh: sipaah d.urant. dubaah su saaje snaah d.urjaan d.alaaen'gae
 ਸਿੱਖੇ ਹੋਏ ਸਿਪਾਹੀ, ਦੁਰੰਤ: ਨਾ ਜਿੱਤੇ ਜਾਣ ਵਾਲੇ, ਦੁਬਾਹ: ਜਿਨ੍ਹਾਂ ਦੀ ਝਾਲ ਨਾ ਝੱਲੀ ਜਾ ਸਕੇ, ਪਹਿਨ ਕੇ
 ਸਨਾਹ: ਸੰਜੋਅ (ਲੋਹੇ ਦੇ ਕਪੜੇ), ਦੁਰਜਾਨ: ਦੁਸ਼ਮਣਾ ਨੂੰ, ਮਾਰ ਮੁਕਾਉਣ ਵਾਲੇ ਹੋਣ,

The trained soldiers who are unconquerable, very impressive, wearing armor, and
 they destroy enemies,

ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨ ਹਲੈਂਗੇ ॥

Bhaaree gumaan bharae mann maaen' karr parbat. pan:kh halae naa
 halaaen'gae

ਬਹੁਤ ਹੰਕਾਰ ਭਰਿਆ ਹੋਵੇ ਮਨ ਦੇ ਅੰਦਰ, ਕਿ ਸਾਹਮਣਿਓਂ ਪਹਾੜ ਭਾਵੇਂ ਪਰ ਲਾ ਕੇ ਉਡ ਜਾਣ, ਭਰ ਇਹ ਨਾ
 ਹਿੱਲੇ ਨਾ ਹਿੱਲਣਗੇ,

They be filled with pride that the mountains may move, but they will not,

ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨਿ ਮਾਨ ਮਲੈਂਗੇ ॥

T.or-e areen maror-e mavasan maat.ae mat.an:gan-e maan malaaen'gae
 ਉਹ ਭੱਨ-ਤੋੜ ਕੇ ਅਰੀਨ: ਅੜੀਅਲ (ਵੈਰੀ), ਤੋੜ-ਮਰੋੜ ਕੇ ਮਵਾਸਨ: ਦੁਸ਼ਮਣ, ਮਾਤੇ: ਮਸਤ, ਮਤੰਗਨ:
 ਹਥੀਆਂ, ਦਾ ਵੀ ਮਾਣ ਮਲ ਦੇਣ ਵਾਲੇ ਹੋਣ,

They be strong enough to kill the stubborn opponents, crush the enemies, and
 even destroy the ego of the elephants,

ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗ ਜਹਾਨ ਨਿਦਾਨ ਚਲੈਂਗੇ ॥੫॥

Sr;ee Pat.-e Sr;ee Bhagvaan kr;ipaa binu t.iaage jahaan nid.aan chalaaen'gae
 ਸ੍ਰੀ ਪਤਿ: ਮਾਇਆ-ਪਤੀ, ਸ੍ਰੀ ਭਗਵਾਨ ਜੀ ਦੀ ਕਿਰਪਾ ਦੇ ਬਿਨਾ, ਅਜਿਹੇ ਵੀ ਡੱਡ ਦੁਨੀਆਂ, ਨਿਦਾਨ: ਅੰਤ
 ਨੂੰ, ਤੁਰ ਜਾਣਗੇ।

Without the Kindness of God, in the end, they will as well leave this world and go
 away.

ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛੱਯਾ ॥

Bee-r apaar badae bar-e-aar abchhaarhe saar kee dh:aar bhachhayaa
 ਉਹ ਯੋਧੇ ਵੱਡੇ, ਬੜੇ ਬਰਿਆਰ: ਬਲਵਾਨ, ਕਿ ਜੋ ਅਬਿਚਾਰਹਿ: ਬਿਨ ਸੋਚੇ (ਬੇਪਰਵਾਹ ਹੋ), ਸਾਰ: ਲੋਹੇ
 (ਤਲਵਾਰ) ਦੀ ਧਾਰ, ਭਛੱਯਾ: ਭੱਖਦੇ (ਖਾਂਦੇ, ਸਹਾਰਦੇ) ਹਨ,

Those brave, and very strong ones, who fearlessly face the sword,

ਤੇਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲੱਜਾ ॥

T.orat. d.aes malin:d. mavaasan maat.ae gajaan kae maan mala-yaa
ਉਹ ਜੋ ਦੇਸ਼ਾਂ ਨੂੰ ਤੋੜ ਦੇਣ (ਜਿਤ ਲੈਣ), ਮੱਲ ਦੇਣ ਮਵਾਸਨ: ਦੁਸ਼ਮਣ, ਅਤੇ ਦੱਲ-ਮੱਲ ਦੇਣ ਮਸਤ ਹਾਬੀਆਂ
ਦਾ ਮਾਣ,

Those who can win the countries, destroy their enemies, and finish the pride of
the intoxicated elephants,

ਗੜ੍ਹੇ ਗੜ੍ਹਾਨ ਕੇ ਤੋੜਨਹਾਰ ਸੁ ਬਾਤਨ ਹੀਂ ਚਕ ਚਾਰ ਲਵੱਧਾ ॥

Gar:h;ae gar:haan kae t.or:anhaar su baat.an heen' chakk chaar lava-yaa
ਮਜ਼ਬੂਤ ਕਿਲੇ ਤੋੜ ਦੇਣ ਵਾਲੇ, ਕਿ ਜੋ ਗੱਲੀ-ਬਾਤਾਂ ਹੀ ਚਾਰੇ ਚੱਕ: ਚਾਰੇ ਬੰਨਿਆਂ ਦੀ ਧਰਤੀ (ਦੁਨੀਆ), ਜਿਤ
ਲੈਣ,

Those who can break through the strong forts, and in a moment can take the land
all around them - win the world,

ਸਾਹਿਬੁ ਸ੍ਰੀ ਸਭ ਕੇ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵੱਯਾ ॥੬॥

Saahibu Sar;ee sabh ko si-r-naa-ik jachak anaek su aek diva-yaa
ਸਾਹਿਬ ਸ੍ਰੀ: ਲੱਛਮੀ (ਮਾਇਆ) ਦਾ ਪਤੀ (ਪਰਮਾਤਮਾ), ਸਾਰਿਆਂ ਦਾ ਸਿਰ ਨਾਇਕ: ਸਿਰ ਤੇ ਮਾਲਿਕ ਹੈ,
ਅਤੇ ਉੱਪਰ ਦਿਤਿਆਂ ਵਰਗੇ ਕਈ ਜੋਧੇ ਇਹਦੇ ਦਰਵਾਜ਼ੇ ਤੋਂ ਮੰਗਦੇ ਹਨ, ਭਰ ਦੇਣ ਵਾਲਾ ਇਕ ਉਹ ਆਪ ਹੀ
ਹੈ।

Many brave people as described above, beg at the door of the Lord, and the Giver
is only He.

ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪੇਂਗੇ ॥

D.aanav d.aev phanind. nisaachar bhoot. bhavikh bhawaan japaaen'gae
ਦਾਨਵ: ਰਾਕਸ਼ਸ (ਦੈਤ), ਦੇਵਤੇ, ਫਨਿੰਦ: ਫਨੀਅਰ (ਸ਼ੇਸ਼ਨਾਗ), ਨਿਸਾਚਰ: ਰਾਤੀਂ ਫਿਰਦੇ (ਭੂਤ ਪਰੇਤ),
ਲੰਘੇ ਸਮੇਂ ਤੁਹਾਨੂੰ ਜਪਦੇ ਰਹੇ, ਆਉਣ ਵਾਲੇ ਸਮੇਂ ਜਪਣਗੇ, ਅਤੇ ਹੁਣ ਜਪਦੇ ਹਨ।

Demons, gods, Shesh-Naag (King-serpent - mythological support of the world),
and the elements (spirits, ghosts), had been, are, and will ever recite Your Name.

ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ ॥

Jeev jit.ae jall maae thall maae pall hee pall maae sabh thaap thapaaen'gae
ਜੀਵ-ਜੰਤੂ ਜਿਤਨੇ ਵੀ ਹਨ ਧਰਤੀ ਅਤੇ ਪਾਣੀ ਵਿਚ, ਵਾਹਿਗੁਰੂ ਜੀ ਇਹਨਾਂ ਨੂੰ ਪਲ ਭਰ ਦੇ ਵਿਚ ਬਣਾਉਂਦੇ
ਰਚਦੇ ਰਹਿਣਗੇ।

The Lord will ever be creating in a moment all the animals on the land and in the
water.

ਪੁੰਨ ਪ੍ਰਤਾਪਨ ਬਾਢ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ ॥

Pun:n part.aapan baadh jaaet. dh:unn papan kae bahu pun:j khapaaen'gae
ਭਲੇ ਕੰਮਾਂ ਦੇ ਪਰਤਾਪ ਦੇ ਨਾਲ ਬਾਢਾਂ ਵਧੇਗੀ, ਜੈਤ ਧੁਨ: ਜੈ ਜੈਕਾਰ ਦੀ ਆਵਾਜ਼, ਅਤੇ ਪਾਪਾਂ ਦੇ ਫੇਰ ਨਾਸ਼ ਹੋ ਜਾਣਗੇ।

By the virtue of good deeds (and recitation of His Name), the appreciation (Recognition) will ever grow, and all the sins will get washed away.

ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤ੍ਰ ਸਭੈ ਅਵਲੋਕ ਚਪੈਂਗੇ ॥੨॥

Saadh: smooh pr;asan:n phiraae jagg sat.r; sabhaae avlok chapaaen'gae
ਚੰਗੇ ਬੰਦੇ (ਗੁਰਮੁਖ) ਸਾਰੇ ਹੀ ਸੰਸਾਰ ਦੇ ਅੰਦਰ ਖੁਸ਼ ਫਿਰਨਗੇ, ਅਤੇ ਇਹਨਾ ਨੂੰ ਅਵਲੋਕ: ਦੇਖ ਕੇ, ਸਾਰੇ
ਦੁਸ਼ਮਣ ਸ਼ਰਮਿੰਦੇ ਹੋਣਗੇ।

Good people (God-Oriented) will ever be happy in the world, and their enemies will get ashamed to see them so.

ਮਾਨਵ ਇੰਦ੍ਰ ਗਜਿੰਦ੍ਰ ਨਰਾਧਪ ਜੌਨ ਤ੍ਰਿਲੋਕ ਕੋ ਰਾਜ ਕਰੈਂਗੇ ॥

Maanav In:d.r; gajin:d.r; naraadh:ap jaoun t.r,ilok ko raaj karaaeen'gae
ਮਨੁਖ - ਇੰਦਰ-ਦੇਵਤੇ ਵਰਗੇ ਉੱਚੇ, ਗਜ-ਰਾਜ (ਹਾਥੀ-ਰਾਜਾ, ਈਗਵਤ ਹਾਥੀ) ਦੇ ਮਾਲਕ ਨਰਾਧਪ: ਰਾਜੇ,
ਕਿ ਜੋ ਤ੍ਰਿਲੋਕ: ਧਰਤੀ ਅਕਾਸ਼ ਪਤਾਲ (ਸਾਰੀ ਧਰਤੀ), ਦਾ ਰਾਜ ਕਰਦੇ ਹੋਣ,

The known people like god Indra, monarchs who keep GajIndar (King-elephants) and rule the whole world,

ਕੋਟਿ ਇਸਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ ॥

Kote isnaan gajaad.ik d.aan anaek su-an'bar saaj baraaen'gae
ਕਰੋੜਾਂ ਤੀਰਥ-ਇਸਨਾਨ ਕਰਨ ਅਤੇ ਹਾਥੀ ਦਾਨ ਕਰਨ ਵਾਲੇ, ਅਨੇਕਾਂ ਕਿ ਜੋ ਸੁਅੰਬਰ (ਆਪਣਾ ਵਰ ਆਪ
ਚੁਣਨਾ) ਰਚ ਕੇ ਵਿਆਹ ਕਰਾਉਂਦੇ ਹੋਣ,

Those who bathe at the numberless shrines and give elephants in charity, and those who are great enough to set up self-spouse-selecting functions to marry,

ਬ੍ਰਹਮ ਮਹੇਸਰ ਬਿਸਨ ਸਚੀਪਤਿ ਅੰਤ ਫਸੇ ਜਮ ਫਾਸ ਪਰੈਂਗੇ ॥

Brahm Mahaesar Bisan Sacheepat.-e a-n:t. phasae jamm phaas praaen'gae
ਉੱਪਰ ਦੱਸੇ ਲੋਕ, ਕੀ ਬਰਹਮਾ, ਸ਼ਿਵ ਜੀ, ਵਿਸ਼ਨੂ, “ਸੱਚੀ” ਦਾ ਪਤੀ (ਇੰਦਰ), ਵਰਗਿਆਂ ਨੂੰ ਵੀ ਅੰਤ ਨੂੰ
ਮਰਨਾ ਹੁੰਦਾ ਹੈ।

What of the above said people, even Brahma, Shiva, Vishnu, and Indra too, will die in the end.

ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰ ਨ ਦੇਹ ਧਰੈਂਗੇ ॥੮॥

Jae narr Sr;ee Pat.t.-e kae pr;ass haaen' pagg t.ae narr phaer naa d.aeh
dh:araaen'gae

ਭਰ ਉਹ ਕਿ ਜੋ “ਸ੍ਰੀ ਪਤਿ” (ਮਾਇਆ: ਰਚਨਾ, ਦਾ ਪਤੀ। ਵਾਹਿਗੁਰੂ) ਦੇ ਚਰਨੀ ਲੱਗਦੇ ਹਨ, ਉਹ ਜਨਮ-

ਮਰਣ ਤੋਂ ਮੁੱਕਤ ਹੋ ਜਾਂਦੇ ਹਨ ।

But, those who seek the refuge of the Lord, get liberated and do not get born again.

ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ ॥

Kahaa bhayo jo d.o-oo lochan moon:d. kaae baaeth:e rahe-o bakk dh:iaan lagaa-eo

ਕੀ ਹੋਇਆ ਜੇ ਦੋਨੋਂ ਲੋਚਨ: ਅਖੀਆਂ, ਮੀਟ ਕੇ ਬੈਠਾ ਰਿਹਾ, ਬਕ: ਬਗਲੇ ਵਾਂਝ, ਧਿਆਨ ਟਿਕਾ ਕੇ (ਦਿਖਾਵਾ ਕੀਤਾ),

What if a person keeps sitting with both the eyes closed and the mind fixed like a crane on fish (Practiced hypocrisy),

ਨੂਤ ਫਿਰਿਓ ਲੀਏ ਸਾਤ ਸਮੁੰਦਰਿਨਿ ਲੋਕ ਗਯੋ ਪਰਲੋਕ ਗਵਾਇਓ ॥

Nh;aat. phirio leeae saat. samud.r;ne lok gayo parlok gavaa-eo

(ਦਿਖਾਵੇ ਕਰਦਾ) ਨੂਉਂਦਾ ਫਿਰਿਆ ਸੱਤ ਸਮੁੰਦਰ (ਦੁਨੀਆ ਭਰ ਦੇ ਤੀਰਥ), ਇਹਨੇ ਨਾ ਇਸ ਦੁਨੀਆ (ਜੀਵਨ) ਨੂੰ ਚਜ ਦੇ ਨਾਲ ਭੋਗਿਆ, ਨਾ ਹੀ ਮੁਕਤੀ ਪਰਾਪਤ ਕੀਤੀ।

(In hypocrisy) he kept bathing at the seven seas (Shrines the world over), neither he made right use of his life here, nor he achieved the liberation.

ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥

bass keeo bikhiaan so baaeth: kaae aaesae hee aaesae su baaes bit.aa-eo
ਵਾਸਾ ਕੀਤਾ ਵਿਸ਼ਿਆਂ (ਮਾੜੇ ਕੰਮਾਂ) ਦੇ ਨਾਲ, ਐਵੇਂ ਹੀ ਬੈਸ: ਉਮਰ, ਗਵਾ ਲਈ।

He kept company of evils, and wasted his life for nothing.

ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥

Saach kahon' sunn laehu sabhaae jinn praem keeo t.in hee Pr;abh paa-eo
ਸੱਚ ਕਹਿੰਦਾ ਹਾਂ, ਸਾਰੇ ਸੁਣ ਲਵੇ, ਪਰਮਾਤਮਾ ਸਿਰਫ਼ ਉਹਨੂੰ ਹੀ ਮਿਲਦਾ ਹੈ ਕਿ ਜੋ ਉਹਨੂੰ ਮਨੋ ਪਰੋਮ ਕਰੇ
(ਦਿਖਾਵਿਆਂ ਦੇ ਨਾਲ ਨਹੀਂ)।

I say the truth, listen everybody, only he realizes God who loves Him truly (not by hypocrisy).

ਕਾਹੂ ਲੈ ਪਾਹਨ ਪੁਜ ਧਰਯੋ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ॥

Kaahoo laae pahan pooj dh:areo si-r kahoo laae lin:g garae latkaa-eo ਕਿਸੇ ਨੇ
ਪਾਹਨ: ਪੱਥਰ (ਮੂਰਤੀ), ਪੂਜਣ-ਯੋਗ ਜਾਣ ਕੇ ਸਿਰ ਉੱਤੇ ਰੱਖ ਲਿਆ (ਉਹਦੇ ਪੈਰਾਂ ਉੱਤੇ ਆਪਣਾ ਸਿਰ
ਟਿਕਾ ਦਿੱਤਾ), ਕਿਸੇ ਨੇ ਸਿਵਲਿੰਗ ਆਪਣੇ ਗਲ ਵਿਚ ਲਟਕਾ ਲਿਆ (ਪੂਜਯ ਜਾਣ ਕੇ)।

Considering worth worship, someone bows to the stone idol, and the other hangs Shivling (Oval stone symbolizing Shiva) from his neck.

ਕਾਹੂ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂ ਪਛਾਹ ਕੋ ਸੀਸੁ ਨਿਵਾਇਓ ॥

Kahoo lakheo Har-e avaachee d.issaa mahe kaahoo pachhah ko seesu nivaa-
eo

ਕਿਸੇ ਨੇ (ਹਿੰਦੂ) ਹਰੀ: ਪਰਮਾਤਮਾ ਨੂੰ, ਅਵਾਚੀ ਦਿਸਾ: ਦੱਖਣ (ਦਵਾਰਕਾ, ਕਰਿਸ਼ਨ ਜੀ ਦੇ ਸ਼ਹਿਰ) ਵੱਲ
ਦੇਖਿਆ: ਸਮਝਿਆ, ਕੋਈ (ਮੁਸਲਮਾਨ) ਉਹਨੂੰ ਪਛਾਹ: ਪਛਮ (ਕਾਅਬੇ) ਵੱਲ, ਮੰਨਦਾ ਹੈ।

Hindus think God is in the South - towards Dwarka: the town of Lord Krishna,
and Muslims presume Him to be in the West - In the direction of Kaba, their Holy
Shrine.

ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ ॥

Ko-oo but.aan ko poojat. haae passu ko-oo mr;it.aan ko poojan dh:aa-eo
ਕੋਈ ਪਸੂ-ਬੁਧੀ ਵਾਲਾ ਬੁੱਤਾਂ ਨੂੰ ਰੱਬ ਸਮਝ ਕੇ ਪੂਜਦਾ ਹੈ, ਕੋਈ ਮਰਿਆਂ (ਕਬਰਾਂ) ਨੂੰ ਪੂਜਣ ਲਈ ਭੱਜਦਾ ਹੈ।
Some unwise person (keeps up to) worships the idol, and the other one runs to
worship the dead (Graves).

ਕੂਰ ਕ੍ਰਿਆ ਉਰਝਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ ॥੧੦॥

Koor kr;iaa ourjheo sabh hee jagg Sr;ee Bhagvaan kaa bhaed. naa paa-eo
ਸਾਰਾ ਜਗਤ ਝੂਠੇ ਕੰਮਾਂ ਵਿਚ ਰੁਝਿਆ ਹੋਇਆ ਹੈ, ਕਿਸੇ ਨੇ ਵੀ ਵਾਹਿਗੁਰੂ ਦੇ ਬਾਰੇ ਸਚਾਈ ਨੂੰ ਜਾਣਨ ਦਾ
ਜਤਨ ਨਹੀਂ ਕੀਤਾ।

Whole of the world is engaged in the useless things, and no one tried to realize
the Truth about God.